

ਪਾਣੀ ਦੀਆਂ ਪਾਬੰਦੀਆਂ ਬਾਰੇ ਕੀ ਕਰਨਾ ਅਤੇ ਨਾ ਕਰਨਾ	
ਮੌਜੂਦਾ ਪੜਾਅ 4 ਪਾਣੀ ਦੀਆਂ ਪਾਬੰਦੀਆਂ ਦੇ ਤਹਿਤ ਹੇਠਾਂ ਦਿੱਤੇ ਦੀ ਇਜਾਜ਼ਤ ਨਹੀਂ ਹੈ:	
ਸਾਰੇ ਬਾਹਰੀ ਪਾਣੀ ਦੀ ਵਰਤੋਂ 'ਤੇ ਅਸਥਾਈ ਤੌਰ 'ਤੇ ਪਾਬੰਦੀ ਲਗਾਈ ਗਈ ਹੈ।	
ਇਸ ਸਮੇਂ ਇਹ ਨਾ ਕਰੋ:	
<ul style="list-style-type: none"> ਸ਼ਹਿਰ ਦੇ ਪਾਣੀ ਨਾਲ ਲਾਅਨ, ਬਗੀਚੇ, ਫੁੱਲ, ਰੁੱਖ ਅਤੇ ਬੂਟੇ ਨੂੰ ਪਾਣੀ ਦੇਣਾ ਬਾਹਰੀ ਪੁਲ ਜਾਂ ਗਰਮ ਟੱਬਾਂ ਨੂੰ ਭਰਨਾ ਬਾਹਰੀ ਸਤਹਾਂ ਨੂੰ ਧੋਣਾ, ਜਿਸ ਵਿੱਚ ਸ਼ਾਮਲ ਹਨ: <ul style="list-style-type: none"> ਵਿੰਡੋਜ਼ ਇਮਾਰਤ ਦੀ ਬਾਹਰੀ ਸਤਹ ਸਾਈਡਵਾਕ, ਡਰਾਈਵਵੇਅ ਜਾਂ ਵਾਕਵੇਅ ਫੁਹਾਰੇ ਜਾਂ ਸਜਾਵਟੀ ਪਾਣੀ ਵਾਲੀਆਂ ਚੀਜ਼ਾਂ ਨੂੰ ਭਰਨਾ ਆਪਣੀ ਕਾਰ ਨੂੰ ਡਰਾਈਵਵੇਅ ਜਾਂ ਗਲੀ ਵਿੱਚ ਧੋਣਾ ਉਸਾਰੀ ਦੇ ਉਦੇਸ਼ਾਂ ਜਿਵੇਂ ਕਿ ਗਰੇਡਿੰਗ, ਕੰਪੈਕਸ਼ਨ ਜਾਂ ਯੂੜ ਕੰਟਰੋਲ ਲਈ ਪਾਣੀ ਦੀ ਵਰਤੋਂ ਕਰਨਾ 	
ਇਸ ਸਮੇਂ ਦੌਰਾਨ ਤੁਹਾਡੇ ਧੀਰਜ ਅਤੇ ਸਹਿਯੋਗ ਲਈ ਤੁਹਾਡਾ ਧੰਨਵਾਦ।	
ਹੋਰ ਕਰਨਾ ਚਾਹੁੰਦੇ ਹੋ?	
ਅੰਦਰੂਨੀ ਪਾਣੀ ਅਤੇ ਗੈਰ-ਜ਼ਰੂਰੀ ਵਰਤੋਂ ਨੂੰ ਘਟਾਉਣਾ ਸਾਡੇ ਵਾਟਰ ਟ੍ਰੀਟਮੈਂਟ ਪਲਾਂਟਾਂ, ਨਦੀਆਂ ਅਤੇ ਜਲ ਭੰਡਾਰਾਂ ਦੀ ਮੰਗ ਨੂੰ ਪੂਰਾ ਕਰਨ ਵਿੱਚ ਮਦਦ ਕਰੇਗਾ।	
ਕੀ ਤੁਸੀਂ ਇਹਨਾਂ ਦੁਆਰਾ ਆਪਣੇ ਅੰਦਰਲੇ ਪਾਣੀ ਦੀ ਵਰਤੋਂ ਨੂੰ ਘਟਾਉਣ ਵਿੱਚ ਮਦਦ ਕਰ ਸਕਦੇ ਹੋ:	
<ul style="list-style-type: none"> ਡਿਸਵਾਸ਼ਰ ਅਤੇ ਵਾਸ਼ਿੰਗ ਮਸ਼ੀਨ ਦੀ ਵਰਤੋਂ ਸਿਰਫ਼ ਲੋੜ ਪੈਣ 'ਤੇ ਅਤੇ ਪੂਰੇ ਲੋਡ ਨਾਲ ਹਿਊਮਿਡੀਫਾਇਰ, ਆਈਸ ਮਸ਼ੀਨਾਂ ਅਤੇ ਆਟੋਮੈਟਿਕ ਸਪ੍ਰਿੰਕਲਰ ਸਿਸਟਮ ਨੂੰ ਬੰਦ ਕਰਨਾ ਆਪਣੀ ਪਲੇਟ ਨੂੰ ਪਾਣੀ ਨਾਲ ਧੋਣ ਦੀ ਬਜਾਏ ਪਲੇਟ ਸਾਫ਼ ਕਰੋ ਸਬਜ਼ੀਆਂ ਅਤੇ ਫਲਾਂ ਨੂੰ ਅੰਸ਼ਕ ਤੌਰ 'ਤੇ ਭਰੇ ਹੋਏ ਸਿੰਕ ਜਾਂ ਪਤੀਲੇ ਵਿੱਚ ਧੋਵੋ ਅਤੇ ਫਿਰ ਉਨ੍ਹਾਂ ਨੂੰ ਜਲਦੀ ਪਾਣੀ ਵਿੱਚ ਧੋ ਦੇਵੋ ਆਪਣੇ ਫਰਿੱਜ ਵਿੱਚ ਪਾਣੀ ਪੀਣ ਦਾ ਪਰਬੰਧ ਰੱਖਣਾ। ਬਰਫ਼ ਵਰਗਾ ਠੰਡਾ ਪਾਣੀ ਲੈਣ ਲਈ ਟੂਟੀ ਨਾ ਚਲਾਓ ਦੰਦਾਂ ਨੂੰ ਬੁਰਸ਼ ਕਰਦੇ ਸਮੇਂ ਜਾਂ ਸ਼ੇਵ ਕਰਦੇ ਸਮੇਂ ਟੂਟੀ ਨੂੰ ਬੰਦ ਕਰਨਾ ਸ਼ਾਵਰ ਨੂੰ ਤਿੰਨ ਮਿੰਟ ਜਾਂ ਇਸ ਤੋਂ ਘੱਟ ਤੱਕ ਸੀਮਤ ਕਰਨਾ ਅਤੇ ਜੇਕਰ ਤੁਸੀਂ ਅਜਿਹਾ ਕਰਨ ਦੇ ਯੋਗ ਹੋ ਤਾਂ ਨਹਾਉਣ ਲਈ ਘੱਟ ਪਾਣੀ ਦੀ ਵਰਤੋਂ ਕਰੋ (ਜਿਵੇਂ ਕਿ ਗਤੀਸ਼ੀਲਤਾ ਦੀਆਂ ਚੁਣੌਤੀਆਂ ਵਾਲੇ ਲੋਕ)। 	

